

ਤੁਰੰਤ ਰਿਲੀਜ਼ ਲਈ

## ਬ੍ਰੈਂਪਟਨ ਦੇ ਭਵਿੱਖੀ ਵਾਧੇ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ

*ਸਿਟੀ, ਬ੍ਰੈਂਪਟਨ ਦੇ ਨਵੇਂ ਐਂਡਿਸ਼ਿਅਲ ਪਲਾਨ - "ਬ੍ਰੈਂਪਟਨ ਪਲਾਨ" ਬਾਰੇ ਕਮਿਊਨਿਟੀ ਤੋਂ ਸੁਝਾਅ ਮੰਗ ਰਹੀ ਹੈ*

ਬ੍ਰੈਂਪਟਨ, ਓਨਟੈਰੀਓ (22 ਮਾਰਚ, 2021) – ਸਿਟੀ ਆਫ ਬ੍ਰੈਂਪਟਨ, ਸ਼ਨੀਵਾਰ, 10 ਅਪ੍ਰੈਲ ਨੂੰ, ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ, ਪੂਰੀ ਸਿਟੀ ਵਿੱਚ ਪਬਲਿਕ ਵਰਕਸ਼ਾਪ, [ਬ੍ਰੈਂਪਟਨ ਪਲਾਨ: ਸਿਟੀ ਸਟ੍ਰਕਚਰ ਵਰਕਸ਼ਾਪ \(Brampton Plan: City Structure Workshop\)](#) ਦਾ ਆਯੋਜਨ ਕਰ ਰਹੀ ਹੈ। ਇਸ ਵਰਕਸ਼ਾਪ ਵਿੱਚ ਸਿਟੀ, ਆਪਣੇ ਬ੍ਰੈਂਪਟਨ ਪਲਾਨ (Brampton Plan) ਬਾਰੇ ਨਿਵਾਸੀਆਂ, ਕਾਰੋਬਾਰੀਆਂ, ਕਮਿਊਨਿਟੀ ਗਰੁੱਪਾਂ ਅਤੇ ਸਟੇਕਹੋਲਡਰਾਂ ਤੋਂ ਸੁਝਾਅ ਇਕੱਠੇ ਕਰੇਗੀ।

ਇਹ ਵਰਕਸ਼ਾਪ, ਸੁਝਾਅ ਇਕੱਠੇ ਕਰਨ ਲਈ ਜਨਤਕ ਕਾਰਜਕਰਮਾਂ ਦੀ ਸੀਰੀਜ਼ ਦਾ ਹਿੱਸਾ ਹੈ ਕਿਉਂਕਿ ਸਿਟੀ ਆਫ ਬ੍ਰੈਂਪਟਨ, ਬ੍ਰੈਂਪਟਨ ਪਲਾਨ, ਸਿਟੀ ਦੇ ਐਂਡਿਸ਼ਿਅਲ ਪਲਾਨ ਦੀ ਸਮੀਖਿਆ (Official Plan Review) ਦੇ ਅਗਲੇ ਫੇਜ਼ ਵਿੱਚ ਦਾਖਲ ਹੋ ਰਹੀ ਹੈ। ਬ੍ਰੈਂਪਟਨ ਪਲਾਨ, ਇਸ ਬਾਰੇ ਰੋਡਮੈਪ ਤਿਆਰ ਕਰੇਗਾ ਕਿ ਭਵਿੱਖ ਵਿੱਚ ਸਿਟੀ ਕਿਵੇਂ ਵਿਕਾਸ ਅਤੇ ਵਾਧਾ ਕਰੇਗੀ।

2021 ਦੇ ਦੌਰਾਨ, ਸਿਟੀ ਆਫ ਬ੍ਰੈਂਪਟਨ, ਨਿਵਾਸੀਆਂ, ਕਮਿਊਨਿਟੀ ਗਰੁੱਪਾਂ ਅਤੇ ਏਜੰਸੀਆਂ, ਇੰਡੀਜੀਨਸ (Indigenous) ਲੋਕਾਂ, ਬਿਲਡਰਾਂ, ਡਿਵੈਲਪਰਾਂ, ਲੋਕਲ ਸਟੇਕਹੋਲਡਰਾਂ ਅਤੇ ਸਰਕਾਰ ਦੇ ਹੋਰ ਅਮਲਿਆਂ ਦੇ ਨਾਲ, ਬ੍ਰੈਂਪਟਨ 2040 ਵਿਜ਼ਨ (Brampton 2040 Vision) ਨੂੰ ਅੱਗੇ ਵਧਾਉਣ ਲਈ, ਵਿਆਪਕ ਕਮਿਊਨਿਟੀ ਮਸ਼ਵਰਾ ਪ੍ਰਕਿਰਿਆ ਜਾਰੀ ਰੱਖੇਗੀ। ਇਹ ਸੁਝਾਅ, ਬ੍ਰੈਂਪਟਨ ਲਈ ਵੱਧ ਜੋਸ਼ੀਲਾ, ਵਾਤਾਵਰਣ ਸਬੰਧੀ ਸਥਿਰ ਅਤੇ ਵੱਧ ਸਿਹਤਮੰਦ ਭਵਿੱਖ ਬਣਾਉਣ ਵਿੱਚ ਮਦਦ ਕਰਨਗੇ।

ਕਮਿਊਨਿਟੀ ਦਾ ਫੀਡਬੈਕ, ਸਿਟੀ ਕਾਉਂਸਿਲ (City Council) ਦਾ ਮਾਰਗ ਦਰਸ਼ਨ ਕਰਨ ਵਿੱਚ ਮਦਦ ਕਰੇਗਾ। ਕਾਉਂਸਿਲ ਵੱਲੋਂ ਪ੍ਰਵਾਨ ਕੀਤੇ ਜਾਣ ਤੇ, ਬ੍ਰੈਂਪਟਨ ਪਲਾਨ, ਬ੍ਰੈਂਪਟਨ ਵਿੱਚ ਵਾਧੇ ਅਤੇ ਭਵਿੱਖੀ ਵਿਕਾਸ ਨੂੰ ਪ੍ਰਬੰਧਿਤ ਕਰਨ ਅਤੇ ਇਸਦਾ ਮਾਰਗ ਦਰਸ਼ਨ ਕਰਨ ਲਈ ਇੱਕ ਕਨੂੰਨੀ ਫ੍ਰੇਮਵਰਕ ਸਥਾਪਤ ਕਰੇਗਾ। ਬ੍ਰੈਂਪਟਨ ਪਲਾਨ ਨਿਰਧਾਰਤ ਕਰੇਗਾ ਕਿ, ਘਰ, ਦੁਕਾਨਾਂ ਅਤੇ ਕਾਰੋਬਾਰ, ਪਾਰਕ, ਟ੍ਰੇਲਾਂ ਅਤੇ ਕੁਦਰਤੀ ਖੇਤਰ ਕਿੱਥੇ ਬਣਾਏ ਜਾਣਗੇ, ਨਾਲ ਹੀ ਇਹ ਵੀ ਨਿਰਧਾਰਤ ਕਰੇਗਾ ਕਿ 700,000 ਤੋਂ ਵੱਧ ਲੋਕਾਂ ਦੀ ਅਬਾਦੀ ਵਾਲੇ, ਤੇਜ਼ੀ ਨਾਲ ਵਧਦੇ ਸ਼ਹਿਰ ਨੂੰ ਸਹਿਯੋਗ ਕਰਨ ਲਈ, ਸੜਕਾਂ, ਟ੍ਰਾਂਜ਼ਿਟ ਅਤੇ ਹੋਰ ਜ਼ਰੂਰੀ ਇੰਫਰਾਸਟ੍ਰਕਚਰ ਕਿੱਥੇ ਲੋੜੀਂਦਾ ਹੈ।

2006 ਵਿੱਚ ਬ੍ਰੈਂਪਟਨ ਦੇ ਪਿਛਲੇ ਐਂਡਿਸ਼ਿਅਲ ਪਲਾਨ ਤੋਂ ਬਾਅਦ, ਸਿਟੀ ਕੈਨੇਡਾ ਵਿੱਚ ਨੈਵਾਂ ਸਭ ਤੋਂ ਵੱਡਾ ਸ਼ਹਿਰ ਬਣ ਗਈ ਹੈ ਅਤੇ ਪ੍ਰੋਵਿੰਸ਼ੀਅਲ ਔਸਤ ਦੇ ਮੁਕਾਬਲੇ, ਅਬਾਦੀ ਵਿੱਚ ਵਾਧਾ ਤਿੰਨ ਗੁਣਾ ਵੱਧ ਹੈ। ਪ੍ਰੋਵਿੰਸ਼ੀਅਲ ਅਤੇ ਰੀਜਨਲ ਪਲਾਨਿੰਗ ਪਾਲਸੀਆਂ ਵਿੱਚ ਵੀ ਤਬਦੀਲੀਆਂ ਹੋਈਆਂ ਹਨ। ਬ੍ਰੈਂਪਟਨ ਪਲਾਨ, ਇਹਨਾਂ ਪਲਾਨਿੰਗ ਪਾਲਸੀਆਂ ਨੂੰ ਸਿਟੀ ਦੇ ਸਟ੍ਰੈਟੇਜਿਕ ਪਲਾਨਾਂ, ਪ੍ਰੋਜੈਕਟਾਂ ਅਤੇ ਵਿਕਾਸ ਦੇ ਨਾਲ ਜੋੜੇਗਾ, ਤਾਂ ਜੋ *ਟਰਮ ਆਫ ਕਾਉਂਸਿਲ ਪ੍ਰਾਇਰਟੀਜ਼ (Term of Council Priorities)* ਨੂੰ ਸਹਿਯੋਗ ਕਰਨ ਦੇ ਨਾਲ-ਨਾਲ, *ਬ੍ਰੈਂਪਟਨ 2040 ਵਿਜ਼ਨ: ਲਿਵਿੰਗ ਦ ਮੋਜੈਕ (Brampton 2040 Vision: Living the Mosaic)* ਦੀ ਇੱਛਾ ਪੂਰੀ ਕੀਤੀ ਜਾ ਸਕੇ।

ਨਿਵਾਸੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ, ਜਾਰੀ ਪਹਿਲਕਦਮੀਆਂ ਬਾਰੇ ਹੋਰ ਜਾਣਨ, ਹੋਣ ਵਾਲੇ ਕਾਰਜਕਰਮਾਂ ਵਾਸਤੇ ਰਜਿਸਟਰ ਕਰਨ ਅਤੇ ਇਸ ਬਾਰੇ ਵੋਟ ਦੇਣ ਲਈ ਕਿ ਤੁਹਾਡੇ ਲਈ ਕੀ ਮਹੱਤਵਪੂਰਣ ਹੈ, [Brampton.ca/BramptonPlan](http://Brampton.ca/BramptonPlan) ਤੇ ਜਾਣ। ਸਵਾਲਾਂ ਜਾਂ ਟਿੱਪਣੀਆਂ ਲਈ, [/sqmail/src/compose.php?send\\_to=opreview@brampton.ca](mailto:sqmail/src/compose.php?send_to=opreview@brampton.ca) ਤੇ ਈਮੇਲ ਕਰੋ।

**ਹਵਾਲੇ**

“ਸਿਟੀ ਆਫ ਬ੍ਰੈਂਪਟਨ ਵਿੱਚ ਸਾਡੇ ਵੱਲੋਂ ਕੀਤਾ ਜਾਣ ਵਾਲਾ ਹਰੇਕ ਕੰਮ, ਲੋਕਾਂ ਤੇ ਕੇਂਦਰਿਤ ਹੁੰਦਾ ਹੈ। ਭਵਿੱਖ ਵਿੱਚ ਜਿਵੇਂ-ਜਿਵੇਂ ਸਾਡਾ ਵਾਧਾ ਅਤੇ ਵਿਕਾਸ ਹੋਵੇਗਾ, ਸਿਟੀ ਆਫ ਬ੍ਰੈਂਪਟਨ ਦਾ ਮਾਰਗ ਦਰਸ਼ਨ ਕਰਨ ਲਈ ਅਸੀਂ ਲੋਕਾਂ ਨਾਲ ਮਿਲ ਕੇ ਕੰਮ ਕਰਦੇ ਹਾਂ, ਇਸਲਈ ਬ੍ਰੈਂਪਟਨ ਪਲਾਨ ਵਾਸਤੇ ਜਨਤਾ ਦੇ ਸੁਝਾਅ ਬੇਹੱਦ ਮਹੱਤਵਪੂਰਣ ਹਨ। ਇਸ ਪੂਰੀ ਮਸ਼ਵਰਾ ਪ੍ਰਕਿਰਿਆ ਦੇ ਦੁਆਰਾ, ਅਸੀਂ ਹਰ ਕਿਸੇ ਨੂੰ ਬੇਨਤੀ ਕਰਦੇ ਹਾਂ ਕਿ ਇੱਕ ਅਜਿਹਾ ਖਾਸ ਸ਼ਹਿਰ ਬਣਾਉਣ ਬਾਰੇ ਆਪਣੇ ਸੁਝਾਅ ਪ੍ਰਦਾਨ ਕਰੋ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ 2040 ਵਿਜਨ: ਲਿਵਿੰਗ ਦ ਮੇਜੈਕ ਬ੍ਰੈਂਪਟਨ ਲਈ ਵੱਧ ਸਥਿਰ ਅਤੇ ਜੋਸ਼ੀਲੇ ਭਵਿੱਖ ਨੂੰ ਦਰਸਾਉਂਦਾ ਹੈ। ਬ੍ਰੈਂਪਟਨ ਪਲਾਨ ਇਸ ਪ੍ਰਕਿਰਿਆ ਦਾ ਮਹੱਤਵਪੂਰਣ ਹਿੱਸਾ ਹੈ ਅਤੇ ਅਸੀਂ ਨਿਵਾਸੀਆਂ ਦੇ ਨਾਲ ਹੋਰ ਸਮੂਲੀਅਤ ਲਈ ਉਤਸ਼ਾਹਿਤ ਹਾਂ ਕਿਉਂਕਿ ਅਸੀਂ ਸਾਡੇ ਐਂਫਿਸ਼ਿਅਲ ਪਲਾਨ ਦੀ ਸਮੀਖਿਆ ਦੇ ਅਗਲੇ ਫੇਜ ਵਿੱਚ ਦਾਖਲ ਹੋ ਰਹੇ ਹਾਂ। ਇਕੱਠੇ ਮਿਲ ਕੇ ਅਸੀਂ ਇਹ ਯਕੀਨੀ ਬਣਾਉਣ ਲਈ ਇੱਕ ਠੋਸ ਅਤੇ ਵਿਚਾਰਸ਼ੀਲ ਫ੍ਰੇਮਵਰਕ ਸਥਾਪਤ ਕਰਾਂਗੇ ਕਿ ਸਿਟੀ ਦੇ ਵੱਧ ਲੱਗ-ਟਰਮ ਵਾਲੇ ਵਿਜਨ ਨੂੰ ਲਾਗੂ ਕਰਨ ਲਈ, ਸਿਟੀ ਦੀ ਪੂਰੀ ਪਲਾਨਿੰਗ, ਪ੍ਰੋਜੈਕਟ ਅਤੇ ਵਿਕਾਸ ਇੱਕੋ ਨਾਲ ਕੰਮ ਕਰ ਰਹੇ ਹਨ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਚੇਅਰ, ਪਲਾਨਿੰਗ ਐਂਡ ਡਿਵੈਲਪਮੈਂਟ ਕਮੇਟੀ, ਸਿਟੀ ਆਫ ਬ੍ਰੈਂਪਟਨ

“ਪਲਾਨਿੰਗ ਐਂਡ ਡਿਵੈਲਪਮੈਂਟ ਕਮੇਟੀ ਦੇ ਵਾਈਸ-ਚੇਅਰ ਵਜੋਂ, ਇਹ ਯਕੀਨੀ ਬਣਾਉਣਾ ਸਾਡੀ ਤਰਜੀਹ ਹੈ ਕਿ ਬ੍ਰੈਂਪਟਨ ਵਿੱਚ ਇਸ ਢੰਗ ਨਾਲ ਵਾਧਾ ਹੋਵੇ, ਜਿਸ ਨਾਲ ਸਮੁੱਚੀ ਕਮਿਊਨਿਟੀ ਨੂੰ ਫਾਇਦੇ ਪਹੁੰਚੇ, ਇਹ ਸਾਡੇ ਰੀਜਨਲ ਐਂਫਿਸ਼ਿਅਲ ਪਲਾਨ ਦੇ ਮੁਤਾਬਕ ਹੋਵੇ ਅਤੇ ਬ੍ਰੈਂਪਟਨ ਦੇ ਭਵਿੱਖ ਲਈ ਰਸਤਾ ਤਿਆਰ ਕਰਦਾ ਹੋਵੇ। ਮੈਂ ਨਿਵਾਸੀਆਂ ਅਤੇ ਸਟੇਕਹੋਲਡਰਾਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਇਸ ਪ੍ਰਕਿਰਿਆ ਵਿੱਚ ਹਿੱਸਾ ਲੈ ਕੇ, ਆਪਣੇ ਵਿਚਾਰ ਪ੍ਰਦਾਨ ਕਰਨ ਕਿਉਂਕਿ ਅਸੀਂ ਸਿਟੀ ਦੇ ਨਵੇਂ ਐਂਫਿਸ਼ਿਅਲ ਪਲਾਨ ਨੂੰ ਵਿਕਸਿਤ ਕਰ ਰਹੇ ਹਾਂ।”

- ਪੈਟ ਫੋਰਟਿਨੀ (Pat Fortini), ਰੀਜਨਲ ਕਾਉਂਸਲਰ, ਵਾਰਡਸ 7 ਅਤੇ 8; ਵਾਈਸ-ਚੇਅਰ, ਪਲਾਨਿੰਗ ਐਂਡ ਡਿਵੈਲਪਮੈਂਟ ਕਮੇਟੀ, ਸਿਟੀ ਆਫ ਬ੍ਰੈਂਪਟਨ

“ਸਾਡੇ ਸ਼ਹਿਰ ਨੇ, 2006 ਵਿੱਚ ਬ੍ਰੈਂਪਟਨ ਦੇ ਪਿਛਲੇ ਐਂਫਿਸ਼ਿਅਲ ਪਲਾਨ ਦੀ ਪ੍ਰਵਾਨਗੀ ਦੇ ਬਾਅਦ, ਮਹੱਤਵਪੂਰਣ ਵਾਧਾ ਅਤੇ ਪਰਿਵਰਤਨ ਦੇਖਿਆ ਹੈ, ਜਿਵੇਂ ਸਾਡੀ ਅਬਾਦੀ ਵਿੱਚ 61 ਪ੍ਰਤੀਸ਼ਤ ਤੋਂ ਵੱਧ ਵਾਧਾ ਹੋਇਆ ਹੈ। ਬ੍ਰੈਂਪਟਨ ਇੱਕ ਗਤੀਸ਼ੀਲ ਸ਼ਹਿਰ ਹੈ, ਜਿਸਦਾ ਮਾਣ ਕਰਨ ਯੋਗ ਅਤੀਤ ਅਤੇ ਸੁਨਹਿਰਾ ਭਵਿੱਖ ਹੈ। ਬ੍ਰੈਂਪਟਨ ਪਲਾਨ, ਸਿਟੀ ਆਫ ਬ੍ਰੈਂਪਟਨ ਨੂੰ ਅਜਿਹਾ ਸੁਆਗਤੀ ਸ਼ਹਿਰ ਅਤੇ ਇਸ ਤਰ੍ਹਾਂ ਦੀ ਕਮਿਊਨਿਟੀ ਬਣਾਉਣ ਵਾਸਤੇ, ਜਿਸਦਾ ਹਰ ਕੋਈ ਅਨੁਭਵ ਕਰਨਾ ਚਾਹੁੰਦਾ ਹੈ, ਇਸਦੇ ਵਾਧੇ ਅਤੇ ਵਿਕਾਸ ਨੂੰ ਜਾਰੀ ਰੱਖਣ ਦੇ ਤਰੀਕੇ ਨੂੰ ਪ੍ਰਬੰਧਿਤ ਕਰੇਗਾ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

**ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ।** ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)